

ਗਰਮੀਆਂ ਵਿੱਚ ਬਿਜਲੀ ਦਾ ਬੰਦ ਹੋਣਾ

ਅਸੀਂ ਜਾਣਦੇ ਹਾਂ ਇਹਨਾਂ ਗਰਮੀਆਂ ਵਿੱਚ ਕਿਸੇ ਵੀ ਕਾਰਨ ਬਿਜਲੀ ਦਾ ਬੰਦ ਹੋਣਾ ਵਿਸ਼ੇਸ਼ ਤੌਰ 'ਤੇ ਬੇ-ਆਰਾਮੀ ਵਾਲਾ ਹੋਵੇਗਾ।

ਸਾਡੇ ਗਾਹਕ ਸਾਲ ਦੀ ਕਿਸੇ ਵੀ ਹੋਰ ਰੁੱਤ ਨਾਲੋਂ ਗਰਮੀਆਂ ਵਿੱਚ ਵਧੇਰੇ ਬਿਜਲੀ ਦੀ ਵਰਤੋਂ ਕਰਦੇ ਹਨ। ਅਤੇ ਹੁਣ ਘਰ ਤੋਂ ਵਧੇਰੇ ਲੋਕਾਂ ਦੇ ਕੰਮ ਕਰਨ ਨਾਲ ਇਹ ਸੰਭਵ ਹੈ ਕਿ ਸਿਖਰ ਵਾਲੇ ਸਮੇਂ ਦੌਰਾਨ ਮੰਗ ਆਮ ਨਾਲੋਂ ਵੱਧ ਹੋਵੇਗੀ।

ਬੱਸ ਇਹ ਜਾਣੋ, ਜੇ ਅਸੀਂ ਤੁਹਾਨੂੰ ਸੂਚਿਤ ਕੀਤਾ ਹੈ ਕਿ ਬਿਜਲੀ ਬੰਦ ਹੋਣ ਦੀ ਯੋਜਨਾ ਬਣਾਈ ਗਈ ਹੈ, ਤਾਂ ਇਹ ਕੰਮ ਸੱਚਮੁੱਚ ਮਹੱਤਵਪੂਰਨ ਹੈ।

ਪਰ ਇਹ ਬਦਲ ਸਕਦਾ ਹੈ ਜੇ ਮੌਸਮ ਦੇ ਹਾਲ ਵਿੱਚ ਬਹੁਤ ਜ਼ਿਆਦਾ ਗਰਮੀ, ਬਿਜਲੀ ਚਮਕਣ ਜਾਂ ਤੂਫਾਨ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਲਈ, ਇਸ ਗਰਮੀਆਂ ਵਿੱਚ ਤੁਹਾਨੂੰ ਲੋੜੀਂਦੀ ਬਿਜਲੀ ਪ੍ਰਾਪਤ ਕਰਨ ਦੀ ਯੋਜਨਾ ਬਣਾਓ। ਜੇ ਕੁਝ ਵੀ ਵਾਪਰਦਾ ਹੈ, ਸੁਰੱਖਿਅਤ ਰਹਿਣ, ਆਰਾਮਦਾਇਕ ਰਹਿਣ ਅਤੇ ਉਰਜਾ ਦੀਆਂ ਲਾਗਤਾਂ ਦਾ ਪ੍ਰਬੰਧ ਕਰਨ ਲਈ ਤੁਸੀਂ ਸੌਖੇ ਕਦਮ ਚੁੱਕ ਸਕਦੇ ਹੋ।

ਅਸੀਂ ਗਰਮੀਆਂ ਵਿੱਚ ਪ੍ਰਤੀਕ੍ਰਿਆ ਕਰਨ ਦੀ ਤਿਆਰੀ ਕਿਵੇਂ ਕਰਦੇ ਹਾਂ

ਅਸੀਂ ਮੌਸਮ ਦੀ ਨੇੜਿਓਂ ਨਿਗਰਾਨੀ ਕਰਦੇ ਹਾਂ, ਤਾਂ ਜੋ ਸਾਡੇ ਕਰਮਚਾਰੀ ਕਿਸੇ ਵੀ ਚੁਣੌਤੀਆਂ ਲਈ ਤਿਆਰ ਹੋਣ ਜੋ ਭਵਿੱਖਬਾਣੀ ਦੀਆਂ ਸਥਿਤੀਆਂ ਤੋਂ ਪੈਦਾ ਹੋ ਸਕਦੀਆਂ ਹਨ।

- ਤੂਫਾਨਾਂ, ਤੇਜ਼ ਹਵਾਵਾਂ ਜਾਂ ਬਿਜਲੀ ਚਮਕਣ ਵਿੱਚ ਅਸੀਂ ਇਹ ਕਰਦੇ ਹਾਂ:
 - ਇਹ ਯਕੀਨੀ ਬਣਾਉਂਦੇ ਹਾਂ ਕਿ ਸਾਰੀਆਂ ਉੱਚ ਤਰਜੀਹ ਵਾਲੀਆਂ ਮੁਰੰਮਤਾਂ ਪੂਰੀਆਂ ਹੋ ਜਾਣ
 - ਜੇ ਸੰਭਵ ਹੋਵੇ ਤਾਂ ਘਟਨਾ ਤੋਂ ਪਹਿਲਾਂ ਵਾਲੇ ਸਮੇਂ ਦੌਰਾਨ ਬਾਹਰਵਾਰ ਕੰਮ ਨੂੰ ਘਟਾਉਂਦੇ ਹਾਂ, ਇਸ ਲਈ ਕਰਮਚਾਰੀ ਤਰੇ-ਤਾਜ਼ਾ ਹੁੰਦੇ ਹਨ ਅਤੇ ਹਰ ਸਮੇਂ ਦੌਰਾਨ ਬੁਲਾਏ ਜਾਣ ਦੇ ਯੋਗ ਹੁੰਦੇ ਹਨ
 - ਬਾਹਰਵਾਰ ਕੰਮ ਕਰਨ ਵਾਲੇ ਕਰਮਚਾਰੀਆਂ, ਨੈੱਟਵਰਕ ਐਂਪਰੇਟਰਾਂ, ਗਾਹਕ ਸੇਵਾ ਵਾਲੇ ਏਜੰਟਾਂ ਅਤੇ ਸਾਜ਼ੋ-ਸਾਮਾਨ ਸਮੇਤ ਸਰੋਤਾਂ ਨੂੰ ਲਾਮਬੰਦ ਕਰਦੇ ਹਾਂ, ਤਾਂ ਜੋ ਅਸੀਂ ਪ੍ਰਤੀਕ੍ਰਿਆ ਕਰਨ ਲਈ ਤਿਆਰ ਰਹੀਏ
- ਬਹੁਤ ਜ਼ਿਆਦਾ ਗਰਮੀ ਵਾਲੇ ਦਿਨਾਂ 'ਤੇ ਅਸੀਂ ਇਹ ਕਰਾਂਗੇ:
 - ਪ੍ਰਭਾਵਿਤ ਖੇਤਰ ਲਈ ਸਾਰੇ ਯੋਜਨਾਬੱਧ ਕੰਮ ਦੀ ਸਮੀਖਿਆ ਕਰਨੀ ਅਤੇ ਯੋਜਨਾਬੱਧ ਜਾਂ ਜ਼ਰੂਰੀ ਕੰਮਾਂ ਲਈ ਬਿਜਲੀ ਬੰਦ ਕਰਨ ਨੂੰ ਰੱਦ ਕਰਨਾ, ਇਹ ਯਕੀਨੀ ਬਣਾਉਣ ਲਈ ਕੰਮ ਵਿੱਚ ਸੋਧ ਕਰਨਾ ਕਿ ਬਿਜਲੀ ਦੁਪਹਿਰ ਤੱਕ ਵਾਪਸ ਆ ਜਾਵੇ
 - ਭਰੋਸੇਯੋਗ ਬਿਜਲੀ ਲਈ ਜ਼ਰੂਰੀ ਨੁਕਸਾ ਜਾਂ ਜ਼ਰੂਰੀ ਮੁਰੰਮਤਾਂ ਵਾਲੇ ਕੰਮ ਨੂੰ ਤਰਜੀਹ ਦੇਣਾ
- ਅੱਗ ਦੀ ਪੂਰੀ ਪਾਬੰਦੀ ਵਾਲੇ ਐਲਾਨੇ ਦਿਨਾਂ ਨੂੰ ਅਸੀਂ ਇਹ ਕਰਾਂਗੇ:
 - ਸਾਡੀਆਂ ਸੰਪਤੀਆਂ ਤੋਂ ਅੱਗ ਲੱਗਣ ਦੇ ਖਤਰੇ ਨੂੰ ਘੱਟ ਕਰਨ ਲਈ ਨੈੱਟਵਰਕ ਸੁਰੱਖਿਆ ਉਪਕਰਣਾਂ 'ਤੇ ਸੈਟਿੰਗਾਂ ਨੂੰ ਸੰਵੇਦਨਸ਼ੀਲਤਾ ਦੇ ਉੱਚ ਪੱਧਰਾਂ 'ਤੇ ਲੈ ਜਾਣਾ
 - ਬਿਜਲੀ ਬੰਦ ਹੋਣ ਦਾ ਤਜਰਬਾ ਕਰਨ ਵਾਲੇ ਗਾਹਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਿਜਲੀ ਬਹਾਲ ਕਰਨ ਤੋਂ ਪਹਿਲਾਂ ਬਿਜਲੀ ਦੀਆਂ ਸਮੁੱਚੀਆਂ ਲਾਈਨਾਂ ਦੀ ਲੰਬਾਈ 'ਤੇ ਗੜਬ ਕਰਨ ਲਈ ਕਰਮਚਾਰੀ ਉਪਲਬਧ ਹਨ।
- ਸਾਰੀਆਂ ਹਾਲਤਾਂ ਵਿੱਚ, ਜੇ ਕੋਈ ਯੋਜਨਾਬੱਧ ਜਾਂ ਅਣਕਿਆਸੀ ਬਿਜਲੀ ਬੰਦ ਹੋ ਜਾਵੇ, ਤਾਂ ਅਸੀਂ ਇਹ ਕਰਾਂਗੇ:
 - ਜੀਵਨ ਸਹਾਇਤਾ ਵਾਲੇ ਗਾਹਕਾਂ ਨੂੰ ਸੁਨੇਹਾ ਭੇਜਣਾ ਤਾਂ ਜੋ ਬਿਜਲੀ ਬੰਦ ਹੋਣ 'ਤੇ ਅਚਨਚੇਤੀ ਯੋਜਨਾ ਤਿਆਰ ਅਤੇ ਲਾਗੂ ਕੀਤੀ ਜਾ ਸਕੇ
 - ਜੇ ਬਿਜਲੀ ਬੰਦ ਹੋ ਜਾਂਦੀ ਹੈ, ਸਾਰੇ ਗਾਹਕਾਂ ਨੂੰ ਐਸਐਮਐਸ ਰਾਹੀਂ ਸੁਨੇਹਾ ਭੇਜਣਾ ਅਤੇ ਇਸ ਵਿੱਚ ਬਹਾਲੀ ਦਾ ਅਨੁਮਾਨਿਤ ਸਮਾਂ ਵੀ ਸ਼ਾਮਲ ਹੈ
 - ਬਿਜਲੀ ਬੰਦ ਹੋਣ ਵਾਲੇ ਸਾਡੇ ਨਕਸ਼ੇ ਨੂੰ ਔਨਲਾਈਨ ਅਤੇ ਬਿਜਲੀ ਬੰਦ ਹੋਣ ਦੀਆਂ ਵਰਤਮਾਨ ਸੂਚੀਆਂ ਨੂੰ ਅੱਪਡੇਟ ਕਰਨਾ

ਜਾਂਚ-ਸੂਚੀ: ਬਿਜਲੀ ਬੰਦ ਹੋਣ ਲਈ ਤਿਆਰ ਰਹੋ

- ਆਪਣੀ ਸਿਹਤ ਦੀ ਦੇਖਭਾਲ ਕਰੋ**
ਜੇ ਤੁਸੀਂ ਜੀਵਨ ਸਹਾਇਤਾ ਵਾਲੇ ਉਪਕਰਣਾਂ 'ਤੇ ਨਿਰਭਰ ਕਰਦੇ ਹੋ ਜਾਂ ਬੱਚਿਆਂ, ਅਪੰਗਾਂ, ਬਜ਼ੁਰਗਾਂ ਜਾਂ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ ਲਈ ਬਿਜਲੀ ਵਾਲੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਤਾਂ ਇੱਕ ਅਚਨਚੇਤੀ ਯੋਜਨਾ ਤਿਆਰ ਰੱਖੋ। ਜੇ ਤੁਸੀਂ ਪਾਣੀ ਵਾਸਤੇ ਬਿਜਲੀ ਦੀ ਸਪਲਾਈ 'ਤੇ ਨਿਰਭਰ ਕਰਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਬਹੁਤ ਸਾਰੀ ਸਪਲਾਈ ਉਪਲਬਧ ਹੈ।
- ਆਪਣੇ ਘਰ ਨੂੰ ਪਹਿਲਾਂ ਤੋਂ ਠੰਡਾ ਕਰੋ**
ਜੇ ਤੁਹਾਡੇ ਕੋਲ ਏਅਰ-ਕੰਡੀਸ਼ਨ ਵਾਲੀ ਪ੍ਰਣਾਲੀ ਹੈ, ਅਤੇ ਬਿਜਲੀ ਬੰਦ ਹੋਣ ਦੀ ਯੋਜਨਾ ਬਣਾਈ ਜਾਂਦੀ ਹੈ ਤਾਂ ਆਪਣੇ ਘਰ ਜਾਂ ਕੇਵਲ ਉਹਨਾਂ ਕਮਰਿਆਂ ਨੂੰ ਠੰਡਾ ਕਰੋ ਜਿੰਨ੍ਹਾਂ ਦੀ ਤੁਸੀਂ ਵਰਤੋਂ ਆਰਾਮਦਾਇਕ ਤਾਪਮਾਨ ਲਈ ਕਰ ਰਹੇ ਹੋ। ਫਿਰ ਹਵਾ ਨੂੰ ਸੀਲ-ਬੰਦ ਕਰਨ ਵਾਲੇ ਦਰਵਾਜ਼ਿਆਂ ਅਤੇ ਖਿੜਕੀਆਂ ਦੁਆਰਾ ਗਰਮੀ ਨੂੰ ਦਾਖਲ ਹੋਣ ਤੋਂ ਰੋਕੋ ਅਤੇ ਉਨ੍ਹਾਂ ਨੂੰ ਬੰਦ ਰੱਖੋ।
- ਮੋਬਾਈਲ ਫੋਨ, ਲੈਪਟਾਪ ਕੰਪਿਊਟਰ ਅਤੇ ਪੋਰਟੇਬਲ ਬੈਕਅੱਪ ਬੈਟਰੀਆਂ ਨੂੰ ਚਾਰਜ ਕਰੋ**
ਉਹਨਾਂ ਨੂੰ ਚਾਰਜ ਰੱਖੋ ਤਾਂ ਜੋ ਤੁਸੀਂ ਅਜੇ ਵੀ ਦੇਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰ ਸਕੋ, ਇਸ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕੋ ਕਿ ਬਿਜਲੀ ਕਦੋਂ ਬਹਾਲ ਕੀਤੀ ਜਾਵੇਗੀ ਜਾਂ ਲੋੜ ਪੈਣ 'ਤੇ ਐਮਰਜੈਂਸੀ ਸੇਵਾਵਾਂ ਤੱਕ ਪਹੁੰਚ ਕਰਨ ਲਈ।
- ਹੋਟਸਪੋਟ ਦੀ ਵਰਤੋਂ ਕਰਕੇ ਜੁੜੋ ਰਹੋ**
ਤੁਹਾਡੀ ਮੋਡਮ ਬਿਜਲੀ ਤੋਂ ਬਿਨਾਂ ਕੰਮ ਨਹੀਂ ਕਰੇਗਾ ਪਰ ਤੁਸੀਂ ਅਜੇ ਵੀ ਆਪਣੇ ਮੋਬਾਈਲ ਫੋਨ 'ਤੇ ਡੈਟਾ ਕਨੈਕਸ਼ਨ ਰਾਹੀਂ ਇੰਟਰਨੈੱਟ, ਸਕੂਲ ਜਾਂ ਵਰਕ ਫਾਈਲਾਂ ਤੱਕ ਪਹੁੰਚ ਕਰ ਸਕਦੇ ਹੋ। ਉਪਲਬਧ ਡੈਟੇ ਦੀ ਮਾਤਰਾ ਬਾਰੇ ਆਪਣੇ ਦੂਰਸੰਚਾਰ ਪ੍ਰਦਾਤਾ ਕੋਲੋਂ ਪਤਾ ਕਰੋ।
- ਭੋਜਨ ਨੂੰ ਸੁਰੱਖਿਅਤ ਰੱਖੋ**
ਇਹ ਯਕੀਨੀ ਬਣਾਓ ਕਿ ਤੁਹਾਡਾ ਫਰਿੱਜ 5 ਡਿਗਰੀ ਜਾਂ ਇਸ ਤੋਂ ਘੱਟ ਠੰਡਾ ਕਰਨ ਲਈ ਸੈੱਟ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭੋਜਨ ਵੱਧ ਤੋਂ ਵੱਧ ਤਾਜ਼ਾ ਰਹੇ। ਅਣਖੋਲ੍ਹਿਆ ਫਰਿੱਜ ਲਗਭਗ ਚਾਰ ਘੰਟਿਆਂ ਲਈ ਭੋਜਨ ਨੂੰ ਠੰਡਾ ਰੱਖੇਗਾ। ਅਣਖੋਲ੍ਹਿਆ, ਪੂਰਾ ਭਰਿਆ ਫ੍ਰੀਜ਼ਰ ਆਪਣੇ ਤਾਪਮਾਨ ਨੂੰ ਕਾਫ਼ੀ ਚੰਗੀ ਤਰ੍ਹਾਂ ਬਰਕਰਾਰ ਰੱਖੇਗਾ ਤਾਂ ਜੋ ਭੋਜਨ ਨੂੰ ਦੋ ਦਿਨਾਂ ਲਈ ਸੁਰੱਖਿਅਤ ਰੱਖਿਆ ਜਾ ਸਕੇ। ਵਧੇਰੇ ਜਾਣਕਾਰੀ ਵਾਸਤੇ, ਆਸਟ੍ਰੇਲੀਅਨ ਇੰਸਟੀਚਿਊਟ ਆਫ ਫੂਡ ਸੇਫਟੀ 'ਤੇ ਜਾਓ: <https://www.foodsafety.com.au/blog/food-safety-during-power-outages>
- ਕੁਝ ਮਨੋਰੰਜਨ ਪ੍ਰੋਗ੍ਰਾਮ ਡਾਊਨਲੋਡ ਕਰੋ**
ਜੇ ਤੁਸੀਂ ਕਰ ਸਕਦੇ ਹੋ, ਤਾਂ ਆਪਣੀਆਂ ਮਨਪਸੰਦ ਫਿਲਮਾਂ ਜਾਂ ਟੈਲੀਵਿਜ਼ਨ ਸ਼ੋਅ ਨੂੰ ਪੋਰਟੇਬਲ ਡਿਵਾਈਸ 'ਤੇ ਡਾਊਨਲੋਡ ਕਰੋ ਤਾਂ ਜੋ ਤੁਸੀਂ ਬਿਜਲੀ ਦੇ ਬੰਦ ਹੋਣ ਦੇ ਦੌਰਾਨ ਖੁੰਝ ਨਾ ਜਾਓ।
- ਕੰਪਿਊਟਰ ਫਾਈਲਾਂ ਦਾ ਬੈਕਅੱਪ ਕਰੋ**
ਇਹ ਯਕੀਨੀ ਬਣਾਓ ਕਿ ਤੁਹਾਡੇ ਘਰ, ਪੜ੍ਹਾਈ ਜਾਂ ਕੰਮ ਵਾਸਤੇ ਮਹੱਤਵਪੂਰਣ ਕੰਪਿਊਟਰ-ਆਧਾਰਿਤ ਰਿਕਾਰਡਾਂ ਦਾ ਬੈਕਅੱਪ ਕੀਤਾ ਜਾਂਦਾ ਹੈ ਅਤੇ ਜੇ ਜ਼ਰੂਰੀ ਹੋਵੇ, ਤਾਂ ਬਿਜਲੀ ਦੇ ਯੋਜਨਾਬੱਧ ਤਰੀਕੇ ਨਾਲ ਬੰਦ ਕਰਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਬਾਹਰੀ ਹਾਰਡ-ਡਰਾਈਵ ਜਾਂ ਸੰਭਾਲ ਕੇ ਰੱਖਣ ਵਾਲੀ ਡਿਵਾਈਸ 'ਤੇ ਸੁਰੱਖਿਅਤ ਤਰੀਕੇ ਨਾਲ ਸੰਭਾਲਿਆ ਜਾਂਦਾ ਹੈ।
- ਵਿਕਲਪਕ ਊਰਜਾ ਉਪਲਬਧ ਕਰਵਾ ਕੇ ਰੱਖੋ**
ਜੇ ਤੁਸੀਂ ਪਾਣੀ ਦੇ ਪੰਪਾਂ ਅਤੇ ਸਾਜ਼ੋ-ਸਾਮਾਨ ਜਾਂ ਭੋਜਨ ਪਕਾਉਣ (ਜਿਵੇਂ ਕਿ ਡੀਜ਼ਲ ਜਨਰੇਟਰ ਜਾਂ ਬਾਰ-ਬੇ-ਕਿਊ) ਲਈ ਵਿਕਲਪਕ ਊਰਜਾ ਸਰੋਤਾਂ ਦੀ ਵਰਤੋਂ ਕਰਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਉਹ ਭਰੇ ਹੋਏ ਹਨ ਅਤੇ ਚਾਲੂ ਹਾਲਤ ਵਿੱਚ ਹਨ। ਸੁਰੱਖਿਅਤ ਰਹੇ-ਬਾਹਰੀ ਸਾਜ਼ੋ-ਸਾਮਾਨ ਦੀ ਵਰਤੋਂ ਤੁਹਾਡੇ ਘਰ ਦੇ ਅੰਦਰ ਨਹੀਂ ਕੀਤੀ ਜਾਣੀ ਚਾਹੀਦੀ। ਧਿਆਨ ਰੱਖੋ ਕਿ ਅੱਗ ਤੋਂ ਪੂਰੀ ਪਾਬੰਦੀ ਵਾਲੇ ਦਿਨਾਂ ਵਿੱਚ, ਅੱਗ ਦੀਆਂ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ।

ਬੈਟਰੀ ਨਾਲ ਚੱਲਣ ਵਾਲੇ ਲੈਂਪ ਜਾਂ ਟਾਰਚਾਂ ਨੂੰ ਹੱਥ ਹੇਠ ਰੱਖੋ ਅਤੇ ਜੇ ਉਹਨਾਂ ਕੋਲ ਬੈਟਰੀ ਬੈਕ-ਅੱਪ ਨਹੀਂ ਹੈ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਗੈਰਾਜ ਦੇ ਦਰਵਾਜ਼ੇ ਅਤੇ ਗੇਟਾਂ ਨੂੰ ਹੱਥੀਂ ਕਿਵੇਂ ਖੋਲ੍ਹਣਾ ਹੈ ਦੇ ਬਾਰੇ ਜਾਣਦੇ ਹੋ।
- ਤਾਜ਼ਾ ਜਾਣਕਾਰੀ ਰੱਖੋ**
ਵਿਕਐਮਰਜੈਂਸੀ VicEmergency।
ਬਿਜਲੀ ਬੰਦ ਹੋਣ ਬਾਰੇ ਪਾਵਰਕੋਰ ਐਸਐਮਐਸ ਰਾਹੀਂ ਸੂਚਨਾਵਾਂ ਲਈ ਐਨਲਾਈਨ ਸਾਈਨ ਅੱਪ ਕਰੋ ਜਾਂ ਸਾਡੀ ਬਿਜਲੀ ਬੰਦ ਹੋਣ ਵਾਲੀ ਐਪ ਪ੍ਰਾਪਤ ਕਰੋ।
ਐਮਰਜੈਂਸੀ ਫੋਨ ਨੰਬਰਾਂ ਨੂੰ ਹੱਥ ਹੇਠ ਰੱਖੋ।